



Regd. Office:
Hazi Rattan Link Road, Post Box No. 71, Bathinda-151001
Ph. : 0164-2240163, 2240443, 2211628
Fax: 0164-5003638
Website: www.bcl.ind.in
Email: bcl@mittalgroup.co.in
CIN: L24231PB1976PLC003624

TO

17.08.2019

**BSE LTD.
FLOOR 25, FEROZE JEEJEEBHOY TOWERS
DALAL STREET ,
MUMBAI- 400001**


SCRIP CODE: 524332

REG: SUBMISSION OF COPY OF THE RESULTS PUBLISHED IN NEWSPAPERS

DEAR SIR,

Pursuant to Regulation 30 of SEBI (LODR) Regulations, 2015, please find enclosed herewith newspapers clippings regarding Unaudited Financial Results for Quarter of the Company for Quarter ended 30th June, 2019 as published in "Financial Express" and "Desh Sevak" .

Thanking You,
Yours faithfully,
For BCL Industries Limited
(Formerly Known as BCL Industries & Infrastructures Ltd.)


Gurinder Makkar
Company Secretary

argest commercial bank in
nches, customers and
mortgage lender in the
9, the bank has a deposit
with CASA ratio of 45.74%
akh crore. SBI commands
n home loans and auto loans.
ork of 22,010 branches in
ork of over 58,000. The
Internet banking facility are
banking services stand at
NO - an integrated digital and
ver 2 Crore, with more than
cial media platforms, SBI has
ers on Facebook, YouTube,
ank tops the list of followers
oss all banks worldwide.



Leading Multi State Scheduled Co-op. Bank, Abhyudaya Bank received 2nd Best Co-op. Bank award given by the Brihan Mumbai Nagari Sahakari Banks Association Ltd. Mumbai, at a gala event on 9th August, 2019. The Bank has been bestowed with many prestigious awards in the past too. At the event, Bank's Chairman Shri Sandeep S. Ghantat, informed that the Bank will continue to work towards fulfillment of the motto of strengthening Co-operative movement. Also, Bank will be focusing on retail lending along with offering affordable Banking Services to customers. Recently, Bank has started 365 days banking service at its 9 branches. 59 branches are offering 11 hours banking service working in 2 shifts. Also these 59 branches are offering Banking service on all Sundays. The Bank has surpassed business Mix of Rs.17,000 crore. Bank is having network of 111 branches in the state of Maharashtra, Gujrat & Karnataka. Bank's Managing Director Shri Premnath S. Salian along with Bank's other Directors were also present at the event.



Central Bank of India organised customer meet at Mumbai on 14th August 2019. Seen in the photograph Shri S. R. Khatik, Field General Manager and Shri V.V. Natrajan, Senior Regional Manager interacting with the customers.

Central Bank of India organised customer meet at Mumbai on 14th August 2019, which was well attended by large number of customers from Mumbai, Thane and Mumbai Suburban area. Many of the customers informed that they are proudly doing banking with Central Bank of India from generations. Central Bank of India is offering excellent customer services to the customers. The helpline of Central Bank of India is also working very effectively. Earlier welcoming the customers Shri V. V. Natrajan, Senior Regional Manager

said that we are proud to have customers who have opened their first account in Central Bank of India, when the Bank was established on 21st December 1911. Shri S. R. Khatik, Field General Manager of Central Bank of India said that Bank has developed customer friendly tools and apps which facilitates the customers for 'EASE' of Banking. Shri Talreja Regional Manager, Thane said that our Bank is equipped with state of the art technology which is best amongst the peer Banks.

mer Meet

ed by Union Bank of India, FGMO
hich was attended by MSME
he meeting was addressed by Shri.
eneral Manager, Mumbai.. During
a appraised the participants about
Bank to effectively cater to the



requirement of MSME sector. Shri. Satyanarayana also referred to recent monetary policy by Reserve Bank of India wherein the Regulator has reduced the Repo Rate by 35 basis points to further facilitate easy flow of credit to MSME and other sectors. In order to have an effective transmission of rate cut by the Regulator, Union Bank of India has already reduced the MCLR in various tranches till August 2019. The same is likely to be further softened in light of recent Repo rate cut by the Regulator. Shri. Rajiv Mishra, Regional Head, Mumbai South and Shri. Amarendra Kumar Jha, Regional Head, Mumbai west were also present in the meeting. It is also gathered that Union Bank of India is celebrating its centenary year, paving its way through a prosperous journey since 1919 and various customer centric initiatives are implemented / scheduled during yearlong celebrations.

UPDATE: (NCPA)

A SEASON OF CLASSICS

The NCPA has welcomed artists from all over the world to perform with the Symphony Orchestra of India (SOI) for over a decade, fostering higher levels of brilliance each year. In its Autumn 2019 Season, the SOI will present music by Classical and Romantic composers to music lovers of the maximum city, at the NCPA's Janshad Bhabha Theatre this September. The season begins on September 11 with two double concerts, by Ernest Chausson and Felix Mendelssohn, performed by Music Director of the SOI and violin virtuoso, Marat Bisengaliev, with the artistic brilliance of Roberto Prosseda on the piano and members of the SOI. On September 17, Associate Music Director Zane Dalal, will share the stage with tenor Simon O'Neill, hailed as "THE Wagnerian tenor of his generation" and soprano Amanda Atlas who is known for her dramatic flair and vocal power, in an all-Wagner gala



that is not to be missed. The September 22 will see one of Russia's foremost conductors, Alexander Lazarev join the SOI once more to enthral the audiences with Brahms' Piano Concerto No. 2, which will be performed by the Irish pianist Barry Douglas. In this concert, Lazarev will also conduct the suite from Stravinsky's ballet Petrushka. To conclude the season on September 27, we bring to the stage

child prodigy pianist Lydian Nadhaswaram, who recently won the CBS television competition The World's Best, performing Haydn's Piano Concerto No. 11. The programme, conducted by Lazarev, will also include works by Khachatourian and Tchaikovsky. There will also be three recitals performed by the soloists across the season, all of which are not to be missed!

ANNOUNCEMENTS, LAUNCHES, CSR INITIATIVES, APPOINTMENTS, MOVEMENTS, CELEBRATIONS

BLUE CIRCLE SERVICES LIMITED

	3 Months ended 30.06.19	3 Months ended 30.06.18	Year to date figures as on 31.03.19
Net Profit / (Loss)	-	-	-
Net Profit / (Loss) before Extraordinary Items	(8.22)	(7.86)	(320.65)
Net Profit / (Loss) after Extraordinary Items	(8.22)	(7.86)	(319.06)
Net Profit / (Loss) for the period	(8.22)	(7.86)	(319.06)
Earnings Per Share (of Rs. 10/- each)	(8.22)	(7.86)	(319.06)
Total Comprehensive Income	2,034.70	2,034.70	2,034.70
Equity Share Capital	(0.04)	(0.04)	(1.57)
Reserves (excluding Revaluation Reserve)	(0.04)	(0.04)	(1.57)

Detailed format of Standalone Un-Audited Financial Results for the quarter ended 30th June 2019 filed with the Stock Exchange/s under Regulation 33 of the SEBI LODR Regulations, 2015. The full format of the Standalone Un-Audited Financial Results for the quarter ended 30th June 2019 is available on the website of the Company (www.bluecircleservices.com) and on the Stock Exchange. For Blue Circle Services Limited Sd/- Anil Kumar Purohit Managing Director

MONOTYPE INDIA LIMITED

Sr. No.	Particulars	Quarter ended 30.06.2019 (Unaudited)	Quarter ended 31.03.2019 (Audited)	Quarter ended 30.06.2018 (Unaudited)	Year ended 31.03.2019 (Audited)
1	Total income from operations	36.41	304.92	2296.79	3076.85
2	Net Profit / (Loss) for the period (before Tax, Exceptional and/or Extraordinary items)	(507.94)	(278.67)	(678.25)	(2036.97)
3	Net Profit / (Loss) for the period before tax (after Exceptional and/or Extraordinary items)	(507.94)	(278.67)	(678.25)	(2036.97)
4	Net Profit / (Loss) for the period after tax (after Exceptional and/or Extraordinary items)	(507.94)	(278.67)	(678.25)	(2036.97)
5	Total Comprehensive Income for the period (Comprising Profit / (Loss) for the period (after tax) and Other Comprehensive Income (after tax))	(507.94)	(278.67)	(678.25)	(2036.97)
6	Equity Share Capital	7031.22	7031.22	7031.22	7031.22
7	Reserves (excluding Revaluation Reserve) as shown in the Audited Balance Sheet of the previous year	-	-	-	-
8	Earnings Per Share (of Rs. 10/- each) (for continuing and discontinued operations) - Basic & Diluted	(0.07)	(0.04)	(0.10)	(0.29)

Note: The above is an extract of the detailed format of Quarterly/Annual Financial Results filed with the Stock Exchanges where the securities of the Company are listed as per Regulation 33 of the SEBI (Listing Obligations and Disclosure Requirements) Regulations, 2015. The full format of these Financial Results are available on the website of the Company (www.monotypeindia.in) and Stock Exchanges viz. BSE (www.bseindia.com) & MSEI (www.msei.in).

FOR MONOTYPE INDIA LIMITED Sd/- NARESH JAIN Whole Time Director DIN: 00291963 Date: 14.08.2019 Place: Mumbai

S V TRADING AND AGENCIES LIMITED

Notice is hereby given that the 39th Annual General Meeting ("AGM") of the Company is scheduled to be held on Tuesday, September 10, 2019 at Acme Plaza Bldg. No. -2 Fifth Floor, Andheri Kuria Road, Andheri (East), Mumbai -400059 at 12.00 noon to transact the ordinary business and special business as mentioned in the notice convening the said AGM. In compliance with the provisions of Section 108 of the Companies Act, 2013 ("Act") read with Rule 20 of the Companies (Management and Administration) Rules, 2014 ("Rules"), the Company is providing electronic voting ("Remote e-voting") facility to members to enable them to cast their votes electronically. The Members may cast their votes using the electronic voting system from a place other than the venue of the Meeting ("remote e-voting"). The remote e-Voting platform is provided by Central Depository Services (India) Limited ("CDSL").

The cut-off date for identifying the Shareholders for determining the eligibility to vote by remote e-voting facility or at the Meeting by Ballot will be Tuesday, September 03, 2019. A person, whose name appears in the register of Members/Beneficial owners as on the cut-off date i.e. September 03, 2019 only shall be entitled to avail the facility of remote e-voting as well as voting at the meeting. For Remote e-Voting instructions, members are requested to go through the instructions given in the Notice of the AGM. Any person who becomes member of the Company after dispatch of the Notice of the meeting but before cut-off date may obtain the User ID and password by sending a request at evoting@cdislindia.com. The detailed procedure for obtaining User ID and password is also provided in the Notice of the Meeting available on Company's website and at www.evotingindia.com. The members who have cast their vote by remote e-voting may attend the meeting but shall not be entitled to cast their vote again. Members are informed that (a) the Company has completed the dispatch of the Notice of the AGM and Annual Reports containing, inter alia, the Audited Accounts for the financial year ended March 31, 2019 and the Reports of Auditors and Directors thereon on August 16, 2019 through permitted modes. (b) Remote e-voting shall commence at 09.00 a.m. on Friday, September 06, 2019 and ends on 5.00 p.m. on Monday, September 09, 2019 (c) Remote e-Voting shall not be allowed after 5.00 p.m. on September 09, 2019 and the Remote e-voting module shall be disabled by CDSL for voting thereafter. (d) The Notice of the AGM and the Annual Report have been displayed on the Company's website www.svtrading.co.in (e) in case of any queries/grievances connected with e-Voting, members may refer "Frequently Asked Questions (FAQs) for shareholders" and "e-Voting User manual for shareholders" available at the Download section of www.evotingindia.com. The Scrutinizer's report along with the results of voting on the resolutions set out in the Notice of the AGM shall be placed on the Company's website www.svtrading.co.in within 48 hours from the conclusion of the AGM and the results shall also be communicated to Stock Exchanges. Notice is further given pursuant to Section 91 of the Act, 2013 and other applicable provisions, if any, the Register of Members and Share Transfer Books of the Company will remain closed from Friday, September 06, 2019 to Tuesday, September 10, 2019 (both days inclusive) for the purpose of AGM of the Company.

By Order of the Board of Directors of For S V Trading and Agencies Limited Sd/- Gopal Lal Palliwala Managing Director DIN: 06522898 Place: Mumbai Dated: August 17, 2019

E-Tender ID	Items	Bid submission end date
2019_KSRTC_285079_2	9.00 x 20 16 PR RADIAL TYRE, TUBES AND FLAPS	27.08.2019 06:00 PM
2019_KSRTC_285703_2	GENERAL THINNER	

For more details visit: www.etenders.kerala.gov.in & www.keralartc.com/tenders/purchase Ph.No.0471-2471011 Extn: 303 Date : 16.08.2019 (Sd/-) Chairman & Managing Director

SHIVAGRICO IMPLEMENTS LIMITED

PARTICULARS	Quarter ended as on 30-06-2019 Unaudited	Quarter ended as on 31-03-2019 Audited	Quarter ended as on 30-06-2018 Unaudited	Year ended as on 31-03-2019 Audited
Total Income from operations (Net)	591.61	685.75	578.58	2568.87
Net Profit / (Loss) for the period before tax, Exceptional and / or Extra Ordinary Items	(30.75)	(46.12)	(7.61)	(111.13)
Net Profit / (Loss) for the period before tax, (after Exceptional and / or Extra Ordinary Items)	(30.75)	(46.12)	(7.61)	(111.13)
Net Profit / (Loss) for the period after tax, (after Exceptional and / or Extra Ordinary Items)	0.92	(27.93)	(11.68)	(83.37)
Total comprehensive income for the period (comprising profit/ loss for the period (after Tax) and other comprehensive income (after Tax)	0.92	(28.53)	(11.68)	(83.37)
Equity Share Capital	501.36	501.36	501.36	501.36
Reserves (excluding Revaluation Reserve) as shown in the Balance Sheet of the previous year	0	0	0	162.9
Earnings Per Share (before extraordinary items) Basic: Diluted:	0.02 0.02	(0.57) (0.57)	(0.23) (0.23)	(1.66) (1.66)
Earnings Per Share (after extraordinary items) Basic: Diluted:	0.02 0.02	(0.57) (0.57)	(0.23) (0.23)	(1.66) (1.66)

The above is an extract of the detailed format of quarterly/year Results for the period ended on 31st March, 2019 filed with the stock exchange (BSE Limited) under Regulation 33 of the SEBI (Listing Obligations and Disclosure Requirements) Regulations, 2015. The full format of the quarterly Financial results are available in the "Investors" section of the company's website (www.shivagrigo.com) and on the stock exchange (www.bseindia.com) For shivagrigo Implements Limited Sd/- Vimal Chand M Jain DIRECTOR Place: Mumbai Date :- 14-08-2019

CITURGIA BIOCHEMICALS LIMITED

Sr. No.	Particulars	Quarter ending on 30.06.2019 Unaudited	Preceding 3 Months ended 31.03.2019 Unaudited	Corresponding 3 Months ended on 30.06.2018 Unaudited	Current Year ended 31.03.2019 Audited
1	Total Income from Operation	-	-	-	-
2	Net Profit / (Loss) for the period (before Tax, Exceptional and/or Extraordinary items)	(10.47)	(12.34)	(16.55)	(56.18)
3	Net Profit / (Loss) for the period before tax (after Exceptional and/or Extraordinary items)	(10.47)	(12.34)	(16.55)	(56.18)
4	Net Profit / (Loss) for the period after tax (after Exceptional and/or Extraordinary items)	(10.47)	(12.34)	(16.55)	(56.18)
5	Total Comprehensive Income for the period (Comprising Profit / (Loss) for the period (after tax) and Other Comprehensive Income (after tax))	(10.47)	(12.34)	(16.55)	(56.18)
6	Equity Share Capital	2641.91	2641.91	2641.91	2641.91
7	Reserves (excluding Revaluation Reserve) as shown in the Audited Balance Sheet of the previous year 31.03.2019	-	3066.35	-	-
8	Earnings Per Share (of Rs. 2/- each) (for continuing and discontinued operations) 1. Basic: 2. Diluted:	0.00 0.00	0.00 0.00	0.00 0.00	0.00 0.00

Note: a) The above is an extract of the detailed format of Quarterly/Annual Financial Results filed with the Stock Exchanges under Regulation 33 of the SEBI (Listing Obligations and Disclosure Requirements) Regulations, 2015. The full format of the Quarterly/Annual Financial Results are available on the Website of Stock Exchange (s) www.bseindia.com and on the Company's website www.citurgiabio.com b) The impact on net profit / loss, total comprehensive income or any other relevant Financial item (s) due to change(s) in Accounting policies shall be disclosed by means of a footnote. c) #- Exceptional and/or Extraordinary items adjusted in the Statement of Profit and Loss in accordance with Ind-AS Rules/ AS Rules, whichever is applicable. By order of the Board CITURGIA BIOCHEMICALS LIMITED Sd/- AKSHOD KUMAR SHARMA WHOLE-TIME DIRECTOR Place : MUMBAI Date : 14.08.2019

For Advertising in EXPRESS CAREERS Contact : Mohammed Shaikh Tel.: (Direct) 67440402 Mob.: 9867861407

BCL INDUSTRIES LIMITED (Formerly known as BCL INDUSTRIES & INFRASTRUCTURES LIMITED) Hazri Rattan Link Road, Bathinda-151005 Ph.: 0164-2240163, 2240443, 2211628 Fax: 0164-5003638; Website: www.bclindia.com; Email: bcl@mittalgroup.co.in CIN: L24231PB1976PLC003624

Particulars	STANDALONE				CONSOLIDATED			
	Quarter ended 30.06.2019	Preceding Quarter ended 31.03.2019	Corresponding Quarter ended 30.06.2018	Year ended 31.03.2019	Quarter ended 30.06.2019	Preceding Quarter ended 31.03.2019	Corresponding Quarter ended 30.06.2018	Year ended 31.03.2019
	(Unaudited)	(Audited)	(Unaudited)	(Audited)	(Unaudited)	(Audited)	(Unaudited)	(Audited)
TOTAL REVENUE FROM OPERATIONS	21773.36	24972.9	20484.8	90368.31	21773.64	24973.43	20484.8	90368.93
PROFIT BEFORE EXCEPTIONAL ITEMS AND TAX	817.44	972.95	693.66	5191.23	808.37	965.87	681.69	5175.77
PROFIT AFTER TAX AFTER EXCEPTIONAL ITEMS	817.44	972.95	693.66	5191.23	808.37	965.87	681.69	5175.77
NET PROFIT (AFTER TAX AND EXCEPTIONAL ITEMS)	655.27	703.32	583.59	4143.1	646.2	696.24	571.62	4127.64
TOTAL COMPREHENSIVE INCOME	800.83	808.51	562.18	4231.61	791.76	801.43	550.21	4216.15
PAID UP EQUITY SHARE CAPITAL (F.V. Rs. 10/- each)	1915.00	1743.30	1743.30	1743.30	1915.00	1743.30	1743.30	1743.30
OTHER EQUITY	17895.33	16556.3	13028.06	16556.3	17808.73	16478.77	12905.18	16543.49
EARNINGS PER SHARE (of Re. 10/- each) (not annualised): (a) Basic (Rs.) (b) Diluted (Rs.)	3.44 3.43	4.10 4.09	3.38 3.24	24.17 24.08	3.41 3.39	4.08 4.07	3.43 3.4	24.07 23.99

NOTE: 1. The above is an extract of the detailed format of Quarterly Financial Results filed with the Stock Exchange (BSE) under Regulation 33 of the SEBI (Listing and Other Disclosure Requirements) Regulations, 2015. The full format of Unaudited Consolidated and Standalone Financial Results are available on the websites of the Stock Exchange i.e. www.bseindia.com and on company's website i.e. www.bclindia.com For and on behalf of the Board of Directors, Sd/- (Rajinder Mittal) Managing Director Dated : 13.08.2019 Place : Bathinda

Infrastructure & Services Limited Sd/- Kanwar Lal Ojha Managing Director